

## ਨਿਵਾਸੀਆਂ ਨੂੰ ਸਿਟੀ ਦੇ ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ ਦੇ ਜਨਤਕ ਜਾਣਕਾਰੀ ਸੈਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ

ਬ੍ਰੈਂਪਟਨ, ਓਨਟਾਰੀਓ (25 ਸਤੰਬਰ, 2020) – ਸਿਟੀ ਆਫ ਬ੍ਰੈਂਪਟਨ, ਨਿਵਾਸੀਆਂ ਨੂੰ ਵੀਰਵਾਰ, 1 ਅਕਤੂਬਰ ਨੂੰ ਸ਼ਾਮ 6:30 ਤੋਂ ਰਾਤ 8 ਵਜੇ ਤੱਕ, ਆਪਣੇ ਪਹਿਲੇ ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ (Riverwalk Area Urban Design Master Plan) ਦੇ ਜਨਤਕ ਜਾਣਕਾਰੀ ਸੈਸ਼ਨ (Public Information Session) ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦੀ ਹੈ। ਨਿਵਾਸੀਆਂ ਕੋਲ, ਸਟਾਫ਼ ਅਤੇ ਮਸ਼ਵਰਾ ਦੇਣ ਵਾਲੀ ਟੀਮ ਤੋਂ ਪ੍ਰੋਜੈਕਟ ਬਾਰੇ ਹੋਰ ਜਾਣਨ ਅਤੇ ਸੁਝਾਅ ਪ੍ਰਦਾਨ ਕਰਨ ਦਾ ਮੌਕਾ ਹੋਵੇਗਾ।

ਸੈਸ਼ਨ ਔਨਲਾਈਨ ਹੋਵੇਗਾ। ਇਸ ਵਾਸਤੇ ਮੀਟਿੰਗ ਦੇ ਦਿਨ, ਲਾਈਵ ਜਾਣ ਲਈ ਜੁੜਨ ਵਾਸਤੇ [www.brampton.ca/riverwalk](http://www.brampton.ca/riverwalk) ਤੇ ਲਿੰਕ ਦਿੱਤਾ ਜਾਵੇਗਾ।

### ਰਿਵਰਵਾਕ ਅਤੇ ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ ਬਾਰੇ

ਡਾਉਨਟਾਉਨ ਬ੍ਰੈਂਪਟਨ, ਏਟੋਬੀਕੋ ਕ੍ਰੀਕ (Etobicoke Creek) ਦੀ ਹੜ੍ਹ ਤੋਂ ਪ੍ਰਭਾਵਿਤ ਹੋਣ ਵਾਲੀ ਜ਼ਮੀਨ ਦੇ ਅੰਦਰ ਸਥਿਤ ਹੈ। ਖਤਰੇ ਸਬੰਧੀ ਪ੍ਰਬੰਧਨ ਲਈ ਸੂਬੇ ਦੀਆਂ ਨੀਤੀਆਂ ਨੇ ਹੁਣ ਤੱਕ, ਵਿਕਾਸ ਦੇ ਪ੍ਰਕਾਰ ਅਤੇ ਮਾਤਰਾ ਨੂੰ ਸੀਮਿਤ ਕੀਤਾ ਹੈ, ਜੋ ਅੱਜ ਉੱਥੇ ਹੋ ਸਕਦਾ ਹੈ। ਰਿਵਰਵਾਕ, ਹੜ੍ਹ ਦੇ ਜੋਖਮਾਂ ਨੂੰ ਦੂਰ ਕਰਨ ਅਤੇ ਇੱਕ ਨਵੀਂ, ਖੁੱਲ੍ਹੀ ਸ਼ਹਿਰੀ ਥਾਂ ਬਣਾਉਣ ਲਈ ਦੋ-ਭਾਗਾਂ ਵਾਲਾ ਹੱਲ ਹੈ। ਇਹ ਬ੍ਰੈਂਪਟਨ ਦੇ ਡਾਉਨਟਾਉਨ ਨੂੰ – ਦੁਬਾਰਾ ਸ਼ਕਤੀਸ਼ਾਲੀ ਬਣਾਉਣ ਅਤੇ ਇਸਨੂੰ ਵੱਧ ਸਿਹਤਮੰਦ, ਵੱਧ ਸਥਿਰ ਅਤੇ ਲਚਕੀਲਾ ਬਣਾਉਣ ਵਿੱਚ ਮਦਦ ਕਰੇਗਾ।

ਰਿਵਰਵਾਕ, ਦੁਬਾਰਾ ਬਣਾਏ ਗਏ ਏਟੋਬੀਕੋ ਕ੍ਰੀਕ ਤੋਂ ਲੈ ਕੇ ਖੇਤਰ ਤੱਕ ਵਿਸਤਾਰ ਕਰਦਾ ਹੈ। ਇਹ ਖੇਤਰ ਏਟੋਬੀਕੋ ਕ੍ਰੀਕ ਵੈਲੀ ਕੋਰੀਡੋਰ ਅਤੇ ਟ੍ਰੇਲ ਸਿਸਟਮ ਨਾਲ ਜੁੜੀਆਂ, ਪਬਲਿਕ ਥਾਵਾਂ ਅਤੇ ਪਾਰਕਾਂ ਨਾਲ ਘਿਰਿਆ ਹੋਇਆ ਹੈ। ਇਸ ਨਾਲ ਡਾਉਨਟਾਉਨ ਵਿੱਚ, 23,000 ਤੋਂ ਵੱਧ ਨੌਕਰੀਆਂ ਪੈਦਾ ਕਰਦੇ ਹੋਏ ਅਤੇ ਜੀ.ਡੀ.ਪੀ. (GDP) ਤੇ \$1.4 ਬਿਲੀਅਨ ਦਾ ਅਸਰ ਪਾਉਂਦੇ ਹੋਏ, 3.6 ਮਿਲੀਅਨ ਵਰਗ ਫੁੱਟ ਦੀ ਰਿਹਾਇਸ਼ੀ, ਕਮਰਸ਼ਿਅਲ ਅਤੇ ਰਿਟੇਲ ਥਾਂ ਖੁੱਲ੍ਹਣ ਦੀ ਸੰਭਾਵਨਾ ਹੈ।

ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ, ਇੱਕ ਖੁੱਲ੍ਹੀ ਥਾਂ (ਓਪਨ ਸਪੇਸ) ਦਾ ਮਾਸਟਰ ਪਲਾਨ ਹੈ, ਜੋ ਹੜ੍ਹ ਸਬੰਧੀ ਇੰਫਰਾਸਟ੍ਰਕਚਰ ਦੇ ਟ੍ਰੀਟਮੈਂਟ, ਵੈਲੀ ਦੇ ਨਾਲ-ਨਾਲ ਖੁੱਲ੍ਹੀ ਥਾਂ ਸਬੰਧੀ ਸਿਸਟਮ, ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਨੈੱਟਵਰਕ ਦੇ ਏਕੀਕਰਨ, ਵਾਤਾਵਰਣ ਅਤੇ ਆਰਥਿਕ ਸਥਿਰਤਾ, ਜਨਤਕ ਸਿਹਤ ਦੇ ਮੁੱਦਿਆਂ ਅਤੇ ਪ੍ਰੋਗਰਾਮਿੰਗ, ਰਿਵਰਵਾਕ ਲਈ ਸਮੁੱਚੇ ਦ੍ਰਿਸ਼ਟੀਕੋਣ ਨੂੰ ਅਮਲੀ ਰੂਪ ਦੇਣ ਲਈ ਧਾਰਨਾਵਾਂ ਵਿਕਸਿਤ ਕਰੇਗਾ।

### ਹਵਾਲੇ

“ਰਿਵਰਵਾਕ, ਬ੍ਰੈਂਪਟਨ ਲਈ ਪਰਿਵਰਤਨਕਾਰੀ ਪ੍ਰੋਜੈਕਟ ਹੈ, ਜੋ ਸਾਡੇ ਡਾਉਨਟਾਉਨ ਦੀ ਸਮਰੱਥਾ ਨੂੰ ਖੁੱਲ੍ਹਣ ਅਤੇ ਸਥਿਰ ਗ੍ਰੀਨ ਸਿਟੀ ਵਿਕਸਿਤ ਕਰਨਾ ਜਾਰੀ ਰੱਖਣ ਵਿੱਚ ਸਾਡੀ ਮਦਦ ਕਰੇਗਾ। ਮੈਂ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਰਿਵਰਵਾਕ ਪ੍ਰੋਜੈਕਟ ਅਤੇ ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ ਬਾਰੇ ਹੋਰ ਜਾਣਨ ਅਤੇ ਇਸ ਰੋਮਾਂਚਕ ਪਹਿਲਕਦਮੀ ਬਾਰੇ ਆਪਣੇ ਸੁਝਾਅ ਦੇਣ ਲਈ, ਔਨਲਾਈਨ ਜਨਤਕ ਜਾਣਕਾਰੀ ਸੈਸ਼ਨ ਵਿੱਚ ਸ਼ਾਮਲ ਹੋਣ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਰਿਵਰਵਾਕ ਪ੍ਰੋਜੈਕਟ, ਸਾਰੇ ਬ੍ਰੈਂਪਟਨ ਵਾਸੀਆਂ ਲਈ ਮਹੱਤਵਪੂਰਣ ਹੈ, ਕਿਉਂਕਿ ਇਹ ਪ੍ਰੋਜੈਕਟ ਇਹ ਯਕੀਨੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਵੇਗਾ ਕਿ ਡਾਊਨਟਾਊਨ ਬ੍ਰੈਂਪਟਨ, ਉਹਨਾਂ ਸਾਰੇ ਲੋਕਾਂ ਲਈ ਸਥਿਰ, ਸਿਹਤਮੰਦ ਅਤੇ ਲਚਕੀਲਾ ਅਤੇ ਅਨੰਦ ਮਾਨਣ ਵਾਲਾ ਹੈ, ਜੋ ਖੇਤਰ ਵਿੱਚ ਰਹਿੰਦੇ, ਕੰਮ ਕਰਦੇ ਅਤੇ ਆਉਂਦੇ ਹਨ। ਮੈਂ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ ਦੇ ਜਨਤਕ ਜਾਣਕਾਰੀ ਸੈਸ਼ਨ ਵਿੱਚ ਹਿੱਸਾ ਲੈਣ, ਇਸ ਬਾਰੇ ਹੋਰ ਜਾਣਨ ਅਤੇ ਆਪਣੇ ਸੁਝਾਅ ਪ੍ਰਦਾਨ ਕਰਨ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਰਿਵਰਵਾਕ ਪ੍ਰੋਜੈਕਟ ਬ੍ਰੈਂਪਟਨ ਵਿੱਚ ਕਈ ਕੰਮ ਕਰੇਗਾ, ਜਿਹਨਾਂ ਵਿੱਚ ਸ਼ਾਮਲ ਹਨ, ਹੜ੍ਹ ਦੇ ਜੋਖਮ ਨੂੰ ਘਟਾਉਣਾ, ਵਿਕਾਸ ਕਰਨਾ ਅਤੇ ਨੈਕਰੀਆਂ ਪੈਦਾ ਕਰਨਾ ਅਤੇ ਸਾਰਿਆਂ ਦੇ ਅਨੰਦ ਮਾਣਨ ਵਾਸਤੇ ਡਾਊਨਟਾਊਨ ਦੀ ਜਨਤਕ ਥਾਂ ਵਿੱਚ ਸੁਧਾਰ ਕਰਨਾ। ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ ਦਾ ਜਨਤਕ ਜਾਣਕਾਰੀ ਸੈਸ਼ਨ, ਨਿਵਾਸੀਆਂ ਨੂੰ ਇਸ ਪਰਿਵਰਤਨਕਾਰੀ ਪ੍ਰੋਜੈਕਟ ਬਾਰੇ ਹੋਰ ਜਾਣਨ ਅਤੇ ਖੇਤਰ ਵਾਸਤੇ ਅਰਬਨ ਡਿਜ਼ਾਈਨ ਮਾਸਟਰ ਪਲਾਨ ਨੂੰ ਬਿਹਤਰ ਬਣਾਉਣ ਦਾ ਮੌਕਾ ਦੇਵੇਗਾ।”

- ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8; ਵਾਈਸ ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਅਸੀਂ ਜੋ ਵੀ ਕੰਮ ਕਰਦੇ ਹਾਂ, ਉਸ ਵਿੱਚ ਭਾਈਚਾਰਕ ਸ਼ਮੂਲੀਅਤ ਜ਼ਰੂਰੀ ਹੈ ਅਤੇ ਕੋਵਿਡ-19 ਮਹਾਂਮਾਰੀ ਦੇ ਦੌਰਾਨ, ਸਟਾਫ ਉਸ ਢੰਗ ਨਾਲ ਸਾਡੇ ਨਿਵਾਸੀਆਂ ਤੋਂ ਸੁਝਾਅ ਲੈਣ ਲਈ ਵਚਨਬੱਧ ਹੈ, ਜੋ ਉਹਨਾਂ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਵਾਧਾ ਕਰਦਾ ਹੋਵੇ। ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ ਦਾ ਜਨਤਕ ਜਾਣਕਾਰੀ ਸੈਸ਼ਨ, ਨਿਵਾਸੀਆਂ ਨੂੰ ਰਿਵਰਵਾਕ ਪ੍ਰੋਜੈਕਟ ਅਤੇ ਰਿਵਰਵਾਕ ਏਰੀਆ ਅਰਬਨ ਡਿਜ਼ਾਈਨ ਮਾਸਟਰ ਪਲਾਨ ਬਾਰੇ ਹੋਰ ਜਾਣਨ ਅਤੇ ਆਪਣੇ ਸੁਝਾਅ ਦੇਣ ਦਾ ਸੁਰੱਖਿਅਤ ਮੌਕਾ ਪ੍ਰਦਾਨ ਕਰੇਗਾ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)